



### 1 ਨਵੰਬਰ ਤੋਂ ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਵਿੱਚ ਤਬਦੀਲੀਆਂ

ਬ੍ਰੈਂਪਟਨ, ਓਨਟਾਰੀਓ (19 ਅਕਤੂਬਰ, 2021) – ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਕਰਨ ਲਈ ਅਤੇ ਇਹ ਯਕੀਨੀ ਬਣਾਉਣ ਲਈ ਕਿ ਸਾਡਾ ਟ੍ਰਾਂਜ਼ਿਟ ਸਿਸਟਮ, ਸ਼ਹਿਰ ਵਿੱਚ ਲੋਕਾਂ ਨੂੰ ਚੰਗੀ ਤਰ੍ਹਾਂ ਗਤੀਸ਼ੀਲ ਰੱਖ ਸਕਦਾ ਹੈ, 1 ਨਵੰਬਰ ਤੋਂ ਬ੍ਰੈਂਪਟਨ ਟ੍ਰਾਂਜ਼ਿਟ (Brampton Transit) ਦੀ ਸੇਵਾ ਵਿੱਚ ਹੇਠਾਂ ਦਿੱਤੀਆਂ ਤਬਦੀਲੀਆਂ ਕੀਤੀਆਂ ਜਾਣਗੀਆਂ।

#### 501 ਜ਼ੂਮ ਕਵੀਨ (501 Züm Queen)

- ਕਾਰਜਦਿਨਾਂ ਨੂੰ, ਬ੍ਰੈਮਲੀ ਟ੍ਰਾਂਜ਼ਿਟ ਟਰਮੀਨਲ (Bramalea Transit Terminal) ਤੋਂ ਸਵੇਰੇ 6:03 ਵਜੇ, 6:13 ਵਜੇ ਅਤੇ 6:23 ਵਜੇ ਚੱਲਣ ਲਈ, ਸਵੇਰੇ ਦੀਆਂ ਵਾਧੂ ਈਸਟਬਾਊਂਡ (ਪੂਰਬ ਵੱਲ) ਟ੍ਰਿਪਾਂ ਸ਼ਾਮਲ ਕੀਤੀਆਂ ਗਈਆਂ ਹਨ।

#### 4/4A ਚਿੰਗਕੂਜ਼ੀ (4/4A Chinguacousy)

- ਨੋਰਥਬਾਊਂਡ (ਉੱਤਰ ਵੱਲ) ਕਾਰਜਦਿਨ ਦੀ ਦੇਰ ਸ਼ਾਮ ਦੀ ਫ੍ਰੀਕਵੈਂਸੀ ਨੂੰ ਵਧਾ ਕੇ ਹਰ 20 ਮਿੰਟਾਂ ਤੋਂ ਹਰ 15 ਮਿੰਟਾਂ ਤੱਕ ਕਰ ਦਿੱਤਾ ਗਿਆ ਹੈ
- ਕਾਰਜਦਿਨਾਂ ਨੂੰ, ਬ੍ਰੈਂਪਟਨ ਗੇਟਵੇ ਟਰਮੀਨਲ (Brampton Gateway Terminal) ਤੋਂ ਰਾਤ 11:45 ਵਜੇ, ਸਵੇਰੇ 12:00 ਵਜੇ, 12:11 ਵਜੇ, 12:15 ਵਜੇ, 12:30 ਵਜੇ, 12:45 ਵਜੇ, 1:00 ਵਜੇ, 1:15 ਵਜੇ ਅਤੇ 1:30 ਵਜੇ ਚੱਲਣ ਲਈ, ਦੇਰ ਰਾਤ ਦੀਆਂ ਨੋਰਥਬਾਊਂਡ ਟ੍ਰਿਪਾਂ ਸ਼ਾਮਲ ਕੀਤੀਆਂ ਗਈਆਂ ਹਨ

#### 5 ਬੋਵੇਅਰਡ (5 Bovaird)

- ਸੇਵਾ ਭਰੋਸੇਯੋਗਤਾ ਵਿੱਚ ਸੁਧਾਰ ਕਰਨ ਲਈ, ਸ਼ਨੀਵਾਰ ਅਤੇ ਐਤਵਾਰ ਦੀ ਸੇਵਾ ਦੇ ਸ਼ੈਡਿਊਲਾਂ ਵਿੱਚ ਤਬਦੀਲੀ ਕੀਤੀ ਗਈ ਹੈ

#### 11 ਸਟੀਲਸ (11 Steeles)

- ਮੈਪਲ ਲੋਜ ਫਾਰਮਸ (Maple Lodge Farms) ਤੋਂ ਦੁਪਹਿਰ ਬਾਅਦ 2:20 ਵਜੇ ਦੀ ਮੌਜੂਦਾ ਈਸਟਬਾਊਂਡ ਟ੍ਰਿਪ ਨੂੰ ਬਦਲ ਕੇ, ਦੁਪਹਿਰ ਬਾਅਦ 2:13 ਵਜੇ, ਲਿਸਗਰ ਗੋ ਸਟੇਸ਼ਨ (Lisgar GO Station) ਤੋਂ ਸੇਵਾ ਵਿੱਚ ਸ਼ੁਰੂ ਕੀਤਾ ਜਾ ਰਿਹਾ ਹੈ

#### 18 ਡਿਕਸੀ (18 Dixie)

- ਕਾਰਜਦਿਨਾਂ ਨੂੰ, ਬ੍ਰੈਂਪਟਨ ਗੇਟਵੇ ਟਰਮੀਨਲ ਤੋਂ ਸਵੇਰੇ 6:15 ਵਜੇ, 7:26 ਵਜੇ ਅਤੇ 7:40 ਵਜੇ ਚੱਲਣ ਲਈ, ਸਵੇਰੇ ਦੀਆਂ ਵਾਧੂ ਸਾਊਥਬਾਊਂਡ (ਦੱਖਣ ਵੱਲ) ਟ੍ਰਿਪਾਂ ਸ਼ਾਮਲ ਕੀਤੀਆਂ ਗਈਆਂ ਹਨ

#### 26 ਮਾਊਂਟ ਪਲੈਜੈਂਟ (26 Mount Pleasant)

- ਕਾਰਜਦਿਨ ਦੀ ਦੇਰ ਸ਼ਾਮ ਦੀ ਘਟੀ ਹੋਈ ਸੇਵਾ ਬਹਾਲ ਕੀਤੀ ਗਈ ਹੈ
- ਕਾਰਜਦਿਨਾਂ ਨੂੰ, ਮਾਊਂਟ ਪਲੈਜੈਂਟ ਵਿਲੇਜ ਸਟੇਸ਼ਨ (Mount Pleasant Village Station) ਤੋਂ ਨੋਰਥਬਾਊਂਡ ਡਿਪਾਰਚਰ ਸ਼ਾਮਲ ਕੀਤੇ ਗਏ ਹਨ – ਰਾਤ 8:10 ਵਜੇ, 8:50 ਵਜੇ, 9:30 ਵਜੇ, 10:10 ਵਜੇ ਅਤੇ 10:50 ਵਜੇ
- ਕਾਰਜਦਿਨਾਂ ਨੂੰ, ਕਲੋਕਵਰਕ ਡ੍ਰਾਈਵ (Clockwork Dr.) ਅਤੇ ਚਿੰਗਕੂਜ਼ੀ ਰੋਡ (Chinguacousy Rd) ਤੋਂ ਸਾਊਥਬਾਊਂਡ ਡਿਪਾਰਚਰ ਸ਼ਾਮਲ ਕੀਤੇ ਗਏ ਹਨ – ਰਾਤ 8:27 ਵਜੇ, 9:07 ਵਜੇ, 9:47 ਵਜੇ ਅਤੇ 10:27 ਵਜੇ

#### ਕੋਵਿਡ-19 ਤੋਂ ਸੁਰੱਖਿਆ ਸਬੰਧੀ ਉਪਾਅ

ਜਿਵੇਂ ਕਿ ਅਸੀਂ ਕੋਵਿਡ-19 (COVID-19) ਦੇ ਅਸਰਾਂ ਤੋਂ ਬਾਹਰ ਨਿੱਕਲ ਰਹੇ ਹਾਂ, ਸਵਾਰੀਆਂ ਅਤੇ ਕਰਮਚਾਰੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਤਰਜੀਹ ਦਿੰਦੇ ਹੋਏ, ਬਿਹਤਰ ਸੇਵਾ ਪ੍ਰਦਾਨ ਕਰਨਾ ਸਾਡਾ ਉਦੇਸ਼ ਹੈ। ਹਾਲਾਂਕਿ ਸਟੇ ਐਂਡ ਹੋਮ ਆਰਡਰ ਖਤਮ ਹੋ ਗਿਆ ਹੈ, ਪਰੰਤੂ ਕੋਵਿਡ-19 ਸਾਡੀ ਕਮਿਊਨਿਟੀ



ਵਿੱਚ ਅਜੇ ਵੀ ਮੌਜੂਦ ਹੈ ਅਤੇ ਸਾਡੇ ਲਈ ਪੀਲ ਪਬਲਿਕ ਹੈਲਥ (Peel Public Health) ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ, ਸਾਵਧਾਨ ਰਹਿਣਾ ਲਾਜ਼ਮੀ ਹੈ। ਸੇਵਾ ਤੇ ਅਸਰ ਪੈ ਸਕਦਾ ਹੈ ਅਤੇ ਕੁਝ ਰੂਟ ਕੈਸਲ ਹੋ ਸਕਦੇ ਹਨ, ਇਸਲਈ ਇਸ ਸਮੇਂ ਦੇ ਦੌਰਾਨ ਅਸੀਂ ਤੁਹਾਡੇ ਧੀਰਜ ਦੀ ਸ਼ਲਾਘਾ ਕਰਦੇ ਹਾਂ।

ਸਫ਼ਰ ਕਰਦੇ ਸਮੇਂ, ਬੱਸਾਂ ਅਤੇ ਟਰਮੀਨਲਾਂ ਤੇ ਟਾਈਟ-ਫਿਟਿੰਗ ਵਾਲਾ ਮਾਸਕ ਪਹਿਨੋ ਅਤੇ ਸਫ਼ਰ ਦੇ ਦੌਰਾਨ ਖਾਣ-ਪੀਣ ਵਾਸਤੇ ਆਪਣਾ ਮਾਸਕ ਹਟਾਉਣ ਤੋਂ ਪਰਹੇਜ਼ ਕਰੋ, ਜਦੋਂ ਤੱਕ ਕਿ ਮੈਡੀਕਲ ਐਮਰਜੈਂਸੀ ਨਾ ਹੋਵੇ। ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਕੇ, ਆਪਣੇ ਹੱਥ ਵਾਰ-ਵਾਰ ਧੋ ਕੇ ਅਤੇ ਸਰੀਰਕ ਦੂਰੀ ਰੱਖ ਕੇ ਖੁਦ ਨੂੰ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖੋ।

ਵੱਧ ਵਾਰ ਸਫਾਈ ਅਤੇ ਸੈਨੀਟਾਈਜ਼ ਕਰਨ ਦਾ ਸ਼ੈਡਿਊਲ ਪਹਿਲਾਂ ਵਾਂਗ ਹੀ ਪ੍ਰਭਾਵੀ ਰਹੇਗਾ। ਹਰ 48 ਘੰਟਿਆਂ ਵਿੱਚ ਸਾਰੀਆਂ ਠੋਸ ਸਤ੍ਹਾਵਾਂ, ਉਪਰੇਟਰ ਕੰਪਾਰਟਮੈਂਟਸ ਅਤੇ ਸੀਟਾਂ ਨੂੰ ਰੋਗਾਣੂ ਮੁਕਤ ਕਰਨਾ, ਬ੍ਰੈਂਪਟਨ ਟ੍ਰਾਂਜ਼ਿਟ ਦਾ ਟੀਚਾ ਹੈ। ਇਸ ਵੇਲੇ ਜ਼ਿਆਦਾਤਰ ਬੱਸਾਂ ਨੂੰ ਹਰੇਕ 24 ਘੰਟਿਆਂ ਵਿੱਚ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਜਿਹਨਾਂ ਫੈਸਿਲਿਟੀਜ਼ ਅਤੇ ਟਰਮੀਨਲਾਂ ਦੀਆਂ ਠੋਸ ਸਤ੍ਹਾਵਾਂ ਹਨ, ਉਹਨਾਂ ਨੂੰ ਰੋਜ਼ਾਨਾ ਪੂੰਝਿਆ ਜਾ ਰਿਹਾ ਹੈ ਅਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ।

ਸਿਟੀ ਆਫ ਬ੍ਰੈਂਪਟਨ, ਜੇਕਰ ਦਾ ਲਗਾਤਾਰ ਨਿਰੀਖਣ ਕਰਨ ਲਈ ਪੀਲ ਪਬਲਿਕ ਹੈਲਥ, ਓਨਟੈਰੀਓ ਸਰਕਾਰ (Government of Ontario) ਅਤੇ ਬ੍ਰੈਂਪਟਨ ਐਮਰਜੈਂਸੀ ਮੈਨੇਜਮੈਂਟ ਆਫਿਸ (Brampton Emergency Management Office) ਵਿਖੇ ਆਪਣੇ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ।

ਨਿਯਮਿਤ ਅੱਪਡੇਟਾਂ ਲਈ [www.brampton.ca/COVID19](http://www.brampton.ca/COVID19) ਤੇ ਜਾਓ ਅਤੇ ਸੇਵਾ ਅੱਪਡੇਟਾਂ ਲਈ [www.bramptontransit.com](http://www.bramptontransit.com) ਤੇ ਜਾਓ ਜਾਂ Twitter ਤੇ [@bramptontransit](https://twitter.com/bramptontransit) ਨੂੰ ਫਾਲੋ ਕਰੋ। ਸਵਾਲ ਸਿੱਧੇ ਬ੍ਰੈਂਪਟਨ ਟ੍ਰਾਂਜ਼ਿਟ ਦੇ ਸੰਪਰਕ ਕੇਂਦਰ (Contact Centre) ਵਿਖੇ 905.874.2999 ਤੇ ਪੁੱਛੇ ਜਾ ਸਕਦੇ ਹਨ।

-30-

### ਮੀਡੀਆ ਸੰਪਰਕ

ਪ੍ਰਭਜੋਤ ਕੈਥ (Prabhjot Kainth)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | [Prabhjot.Kainth@brampton.ca](mailto:Prabhjot.Kainth@brampton.ca)